



ਗਗਨਚੁੰਬੀ ਇਮਾਰਤ ਵਿੱਚ ਅੱਗ ਤੋਂ ਸੁਰੱਖਿਆ

ਗਗਨਚੁੰਬੀ ਇਮਾਰਤਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦੂਰ ਦੀ ਸੋਚਣ ਅਤੇ ਅੱਗ ਲੱਗਣ ਦੀ ਸਥਿਤੀ ਵਿੱਚ ਤਿਆਰ ਰਹਿਣ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਕਿਸੇ ਗਗਨਚੁੰਬੀ ਇਮਾਰਤ ਵਿੱਚ ਰਹਿੰਦੇ ਹੋ, ਤਾਂ ਆਪਣੀ ਇਮਾਰਤ ਵਿੱਚ ਅੱਗ ਦੀ ਸੁਰੱਖਿਆ ਨਾਲ ਸੰਬੰਧਿਤ ਮਹੱਤਵਪੂਰਨ ਪਹਿਲੂਆਂ ਦੀ, ਕੀ ਕਰਨਾ ਚਾਹੀਦਾ ਹੈ ਉਸਦੀ, ਅਤੇ ਅੱਗ ਲੱਗਣ ਦੀ ਸਥਿਤੀ ਵਿੱਚ ਸੁਰੱਖਿਅਤ ਤੌਰ 'ਤੇ ਬਾਹਰ ਨਿਕਲਣ ਦੀ ਜਾਣਕਾਰੀ ਰੱਖਣਾ ਮਹੱਤਵਪੂਰਨ ਹੈ।

ਤਿਆਰ ਰਹੋ

- ਆਪਣੀ ਇਮਾਰਤ ਦੀ ਬਾਹਰ ਨਿਕਲਣ ਦੀ ਯੋਜਨਾ ਤੋਂ ਜਾਣੂ ਰਹੋ; ਇਹ ਤੁਹਾਨੂੰ ਬਾਹਰ ਨਿਕਲਣ ਦਾ ਰਸਤਾ ਅਤੇ ਸੁਰੱਖਿਅਤ ਤਰੀਕੇ ਨਾਲ ਕਿਸ ਥਾਂ ਤੇ ਇੱਕਠੇ ਹੋਣਾ ਹੈ, ਉਹ ਦਿਖਾਇਗੀ
- ਆਪਣੇ ਨਾਲ ਰਹਿਣ ਵਾਲੇ ਲੋਕਾਂ ਦੇ ਨਾਲ ਇਮਾਰਤ ਦੀ ਬਾਹਰ ਨਿਕਲਣ ਦੀ ਯੋਜਨਾ ਸਿੱਖੋ ਅਤੇ ਇਸ ਦਾ ਅਭਿਆਸ ਕਰੋ
- ਆਪਣੀ ਇਮਾਰਤ ਦੇ ਫਾਇਰ ਵਾਲੇ ਅਲਾਰਮ ਦੀ ਆਵਾਜ਼ ਦੀ ਪਛਾਣ ਕਰਨਾ ਅਤੇ ਇਹ ਸਮਝਣਾ ਕਿ ਇਮਾਰਤ ਦੀਆਂ ਅੱਗ ਦੀਆਂ ਸੁਰੱਖਿਆ ਪ੍ਰਣਾਲੀਆਂ ਕਿਵੇਂ ਕੰਮ ਕਰਦੀਆਂ ਹਨ
- ਆਪਣਾ ਪੂਰੇ ਵਾਲਾ ਅਲਾਰਮ ਹਰ 10 ਸਾਲਾਂ ਬਾਅਦ ਬਦਲੋ। FRV 10-ਸਾਲ ਦੀ ਲਿਥੀਅਮ ਬੈਟਰੀ ਨਾਲ ਚੱਲਣ ਵਾਲੇ ਫੋਟੋਇਲੈਕਟ੍ਰਿਕ ਪੂਰੇ ਵਾਲੇ ਅਲਾਰਮ ਦੀ ਵਰਤੋਂ ਕਰਨ ਦਾ ਸੁਝਾਅ ਦਿੰਦਾ ਹੈ
- ਟੈਸਟ ਵਾਲਾ ਬਟਨ ਦਬਾਅ ਕੇ ਹਰ ਮਹੀਨੇ ਆਪਣੇ ਪੂਰੇ ਵਾਲੇ ਅਲਾਰਮ ਦੀ ਜਾਂਚ ਕਰੋ ਅਤੇ ਸਾਲਾਨਾ ਤੌਰ 'ਤੇ ਆਪਣੇ ਪੂਰੇ ਵਾਲੇ ਅਲਾਰਮ ਦੇ ਕਵਰ ਦੇ ਆਲੇ-ਦੁਆਲੇ ਹੌਲੀ-ਹੌਲੀ ਸਾਫ-ਸਫਾਈ ਕਰੋ



ਅੱਗ ਲੱਗਣ ਦੀ ਸਥਿਤੀ ਵਿੱਚ ਕੀ ਕਰਨਾ ਹੈ

- ਇਮਾਰਤ ਦੇ ਫਾਇਰ ਅਲਾਰਮ ਵੱਜਣ ਦੀ ਚੇਤਾਵਨੀ ਮਿਲਣ 'ਤੇ, ਉਸੇ ਵੇਲੇ ਹੀ ਕਦਮ ਚੁੱਕੋ ਅਤੇ ਆਪਣੇ ਨਾਲ ਰਹਿਣ ਵਾਲੇ ਹੋਰ ਲੋਕਾਂ ਨੂੰ ਸੂਚੇਤ ਕਰੋ
- ਜੇਕਰ ਪੁੰਆਂ ਹੋਵੇ, ਤਾਂ ਥੱਲੇ ਝੁੱਕੋ ਅਤੇ ਇਮਾਰਤ ਤੋਂ ਬਾਹਰ ਨਿਕਲਦੇ ਸਮੇਂ ਪੂਰੇ ਤੋਂ ਦੂਰ ਰਹੋ
- ਜੇਕਰ ਅਜਿਹਾ ਕਰਨਾ ਸੁਰੱਖਿਅਤ ਹੋਵੇ, ਤਾਂ ਬਾਹਰ ਨਿਕਲਦੇ ਸਮੇਂ ਦਰਵਾਜ਼ੇ ਬੰਦ ਕਰੋ ਤਾਂ ਜੋ ਅੱਗ ਅਤੇ ਪੂਰੇ ਦੇ ਫੈਲਣ ਦੀ ਗਤੀ ਨੂੰ ਘਟਾਇਆ ਜਾ ਸਕੇ
- ਬਾਹਰ ਨਿਕਲਦੇ ਸਮੇਂ ਹੋਰ ਲੋਕਾਂ ਨੂੰ ਸੂਚੇਤ ਕਰੋ
- ਲਿਫਟਾਂ ਦੀ ਵਰਤੋਂ ਨਾ ਕਰੋ। Exit ਸੰਕੇਤਾਂ ਦੀ ਪਾਲਣਾ ਕਰੋ ਅਤੇ ਅੱਗ ਵਿਰੋਧੀ ਪੌੜੀਆਂ ਦੀ ਵਰਤੋਂ ਕਰੋ। ਬਾਹਰ ਨਿਕਲਦੇ ਸਮੇਂ ਫਾਇਰ ਡੋਰ ਬੰਦ ਕਰੋ ਤਾਂ ਜੋ ਪੁੰਆਂ ਅਤੇ ਗਰਮੀ ਪੌੜੀਆਂ ਤੋਂ ਬਾਹਰ ਰਹੇ
- ਆਪਣੀ ਇਮਾਰਤ ਦੀ ਬਾਹਰ ਨਿਕਲਣ ਦੀ ਯੋਜਨਾ ਮੁਤਾਬਕ, ਜਦੋਂ ਤੁਸੀਂ ਬਾਹਰ ਜਾਓ, ਤਾਂ ਅਸੈਂਬਲੀ ਖੇਤਰ ਵਿੱਚ ਜਾਓ
- ਜਦੋਂ ਤੁਸੀਂ ਸੁਰੱਖਿਅਤ ਤਰੀਕੇ ਨਾਲ ਅਸੈਂਬਲੀ ਖੇਤਰ ਵਿੱਚ ਪਹੁੰਚ ਜਾਓ, ਤਾਂ 000 (ਟ੍ਰਿਪਲ ਜ਼ੀਰੋ) ਤੇ ਫੋਨ ਕਰੋ ਅਤੇ ਫਾਇਰ ਲਈ ਬੇਨਤੀ ਕਰੋ
- ਤਦੋਂ ਤਕ ਇਮਾਰਤ ਵਿੱਚ ਮੁੜ ਕੇ ਨਾ ਜਾਓ ਜਦੋਂ ਤੱਕ ਕਿ ਫਾਇਰ ਸੇਵਾਵਾਂ ਅਜਿਹਾ ਕਰਨ ਦੀ ਮਨਜ਼ੂਰੀ ਨਾ ਦੇ ਦੇਣ
- ਜੇਕਰ ਤੁਸੀਂ ਸੁਰੱਖਿਅਤ ਤਰੀਕੇ ਨਾਲ ਬਾਹਰ ਨਿਕਲਣ ਵਿੱਚ ਅਸਮਰਥ ਹੋ, ਤਾਂ ਆਪਣੇ ਅਪਾਰਟਮੈਂਟ ਵਿੱਚ ਹੀ ਰਹੋ ਅਤੇ ਦਰਵਾਜ਼ੇ ਸੀਲ ਕਰ ਦਿਓ ਤਾਂ ਜੋ ਪੁੰਆਂ ਅੰਦਰ ਨਾ ਜਾ ਸਕੇ। 000 (ਟ੍ਰਿਪਲ ਜ਼ੀਰੋ) ਤੇ ਫੋਨ ਕਰੋ ਅਤੇ ਬਾਹਰ ਨਿਕਲਣ ਵਾਸਤੇ ਸਹਾਇਤਾ ਲਈ ਬੇਨਤੀ ਕਰੋ



ਬਾਲਕੋਨੀਆਂ ਵਿੱਚ ਅੱਗ ਤੋਂ ਸੁਰੱਖਿਆ

ਬਾਲਕੋਨੀਆਂ ਤੋਂ ਬਾਹਰੀ ਕੰਧਾਂ ਅਤੇ ਨਾਲ ਦੇ ਅਪਾਰਟਮੈਂਟਾਂ ਵਿੱਚ ਅੱਗ ਲੱਗਣ ਦੀ ਸ਼ੁਰੂਆਤ ਹੋਣ ਅਤੇ ਇਸਦੇ ਫੈਲਣ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦ ਦੇਣ ਲਈ ਫਾਇਰ ਰੈਸਕਿਊ ਵਿਕਟੋਰੀਆ (FRV) ਵੱਲੋਂ ਮਹੱਤਵਪੂਰਣ ਸੁਰੱਖਿਆ ਸਲਾਹਾਂ।

ਆਪਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਜਾਇਦਾਦ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਛੇਤੀ ਨਾਲ ਹੇਠਾਂ ਦਿੱਤੇ ਕਦਮ ਚੁੱਕੋ।




1. ਗੈਸ ਵਾਲੇ ਸਿਲੰਡਰ ਨੂੰ ਹਮੇਸ਼ਾ ਬਾਹਰ ਸੰਭਾਲ ਕੇ ਰੱਖੋ, ਇਨ੍ਹਾਂ ਨੂੰ ਸਿੱਧਾ ਰੱਖੋ ਅਤੇ ਗਰਮੀ ਦੇ ਕਿਸੇ ਸਰੋਤ ਤੋਂ ਦੂਰ ਰੱਖੋ।
2. ਬਾਰਬੇਕਿਊ ਦੀ ਵਰਤੋਂ ਕਰਦੇ ਸਮੇਂ, ਬਾਹਰੀ ਕੰਧਾਂ, ਕਿਸੇ ਹੋਰ ਜਲਨਸ਼ੀਲ ਵਸਤੂ, ਨਾਲ ਹੀ ਕਿਸੇ ਬਿਜਲੀ ਵਾਲੇ ਇਗਨਿਸ਼ਨ ਸਰੋਤ ਤੋਂ 50 ਸੈਂਟੀਮੀਟਰ ਦੀ ਸੁਰੱਖਿਅਤ ਦੂਰੀ ਬਣਾਏ ਰੱਖੋ।
3. ਸਿਗਰੇਟ ਪੀਣ ਵਾਲੇ ਵਿਅਕਤੀਆਂ ਨੂੰ ਭਾਰੀ, ਉੱਚ-ਕੀਚਿਆਂ ਵਾਲੀ ਸੁਆਹ ਦੀ ਟ੍ਰੇਅ (ਸ਼ੀਸ਼ੇ, ਚੀਨੀ ਮਿੱਟੀ ਜਾਂ ਧਾਤੂ ਨਾਲ ਬਣੀ) ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਸਿਗਰੇਟ ਦੀ ਸੁਆਹ ਇਸ ਤੋਂ ਬਾਹਰ ਨਾ ਡਿੱਗੇ। ਸਿਗਰੇਟ ਨੂੰ ਹਮੇਸ਼ਾ ਪੂਰੀ ਤਰ੍ਹਾਂ ਬੁਝਾਓ।



4. ਬਾਲਕੋਨੀਆਂ ਤੋਂ ਕੂੜਾ, ਇੱਧਰ-ਉੱਧਰ ਪਈਆਂ ਚੀਜ਼ਾਂ ਅਤੇ ਜਲਨਸ਼ੀਲ ਵਸਤੂਆਂ ਨੂੰ ਹਟਾਓ ਅਤੇ ਫਰਨੀਚਰ ਨੂੰ ਬਾਹਰੀ ਕੰਧਾਂ ਤੋਂ ਦੂਰ ਰੱਖੋ।
5. ਸਾਮਾਨ, ਸਮੱਗਰੀ ਅਤੇ ਕੱਪੜੇ ਏਅਰ ਕੰਡੀਸ਼ਨਰ ਯੂਨਿਟ ਤੋਂ 1 ਮੀਟਰ ਦੀ ਸਾਫ਼ ਦੂਰੀ ਤੇ ਰੱਖੋ।
6. ਆਸਾਨੀ ਨਾਲ ਮਿਲਦਾ ਸੁੱਕੇ ਪਾਓਡਰ ਵਾਲਾ ਅੱਗ ਬੁਝਾਉਣ ਵਾਲਾ ਯੰਤਰ ਰੱਖੋ। ਇਸਦੀ ਵਰਤੋਂ ਸਿਰਫ ਉਸੇ ਥਾਂ ਤੇ ਕਰੋ ਜਿੱਥੇ ਥੋੜੀ ਅੱਗ ਲੱਗੀ ਹੋਵੇ ਅਤੇ ਜੇਕਰ ਤੁਸੀਂ ਸਰੀਰਕ ਅਤੇ ਮਾਨਸਿਕ ਰੂਪ ਵਿੱਚ ਸਮਰੱਥ ਮਹਿਸੂਸ ਕਰਦੇ ਹੋਵੋ।

ਅੱਗ ਤੋਂ ਸੁਰੱਖਿਆ ਬਾਰੇ ਵਧੇਰੀ ਜਾਣਕਾਰੀ ਲਈ, www.frv.vic.gov.au ਉੱਤੇ ਜਾਓ।

ਗੈਸ ਦੀ ਸੁਰੱਖਿਆ ਬਾਰੇ ਵਧੇਰੀ ਜਾਣਕਾਰੀ ਲਈ, Energy Safe Victoria ਦੀ ਵੈੱਬਸਾਈਟ www.esv.vic.gov.au ਵੇਖੋ

ਅਨੁਵਾਦ ਅਤੇ ਚੇਤਾਸ਼ੀਆ ਸੇਵਾ ਲਈ, 13 14 50 ਉੱਤੇ ਸੰਪਰਕ ਕਰੋ 

ਅੱਗ ਲੱਗਣ ਦੀ ਸਥਿਤੀ ਵਿੱਚ, 000 (ਟ੍ਰਿਪਲ ਜ਼ੀਰੋ) ਉੱਤੇ ਫੋਨ ਕਰੋ